

Front Page

NITI Aayog had sought information from the collectors ahead of his visit. Kant hasn't been given any deadline to respond by. The Congress had filed its complaint with the EC on May 1. In it, the party had claimed that the NITI Aayog was used by the PMO to collect information in advance about places where Modi was scheduled to campaign. Quoting from a news report in scroll.in,

the Congress complaint alleged that in March, the NITI Aayog wrote to collectors in Maharashtra seeking basic statistics and demographics of Gondia, Latur and Wardha. Similar information was sought from officers of all Union territories on local culture, history, heroes and the areas Modi was to visit. This, the Congress said, was a violation of the of EC's instructions prohibiting misuse of government resources in campaigning. Following the complaint, the EC had sought

Kant's comments, who denied any wrongdoing and is also said to have justified the data collection as a routine exercise since the think tank often profiles different districts. Once his response was received, Lavasa is learnt to have been in favour of seeking further clarification while his colleagues were of the opinion that there was no MCC violation. But when Lavasa objected to the complaint's disposal without obtaining full facts, the EC wrote a second letter

to Kant this week.

While this wasn't the first case where Lavasa was overruled by his colleagues, this definitely is the first instance when the incumbent Commission decided to revisit a matter already disposed of. The Indian Express had first reported on May 5 that Lavasa had differed with the majority view in five different MCC complaints against the PM and BJP president Amit Shah, of which four pertained to Modi.

New Delhi

Monnet Ispat and Energy Limited

(Joint Venture Company by AION & JSW Steel Limited)

Corporate Office: Art Guild House, A-Wing, 2nd Floor, Unit No-13, Phoenix Mall Compound, LBS Marg, Kurla West, Mumbai-400070

Regd. Office: Monnet Marg, Mandir Hasaud, Raipur - 492 101 (Chhattisgarh)

Tel. No. +91 22 40435999; E-mail: isc_miel@aionjsw.in

Website: www.aionjsw.com CIN No. L02710CT1990PLC009826

STATEMENT OF AUDITED STANDALONE AND CONSOLIDATED FINANCIAL RESULTS FOR THE QUARTER & YEAR ENDED 31st MARCH, 2019

(Rs. in crores except for share data)

Sl. No.	Particulars	Standalone				Consolidated	
		Quarter Ended	Quarter Ended	Quarter Ended	Year Ended	Year Ended	Year Ended
		31.03.2019	31.12.2018	31.03.2018	31.03.2019	31.03.2018	31.03.2019
		Audited	Unaudited	Audited	Audited	Audited	Audited
1	Total income from operations (gross)	540.16	499.07	440.97	1,906.24	1,431.23	1,906.41
2	Net Profit / (Loss) for the period (before Tax, Exceptional and/or Extraordinary items#)	(139.04)	(77.66)	(358.15)	(693.19)	(1,460.43)	(696.57)
3	Net Profit / (Loss) for the period before tax (after Exceptional and/or Extraordinary items#)	(134.15)	(77.66)	(751.06)	(3,461.11)	(1,900.96)	(3,552.24)
4	Net Profit / (Loss) for the period after tax (after Exceptional and/or Extraordinary items#)	(134.15)	(77.66)	(751.06)	(3,461.11)	(1,900.96)	(3,552.24)
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	(165.39)	(77.88)	(783.46)	(3,494.15)	(1,931.80)	(3,575.32)
6	Equity Share Capital	469.55	469.55	200.77	469.55	200.77	469.55
7	Reserves (excluding Revaluation Reserve) as shown in the Audited Balance Sheet of the previous year	0.00	0.00	0.00	982.27	(3,278.48)	698.48
8	Earnings Per Share (of Rs. 10/- each) (for continuing and discontinued operations) -						
	Basic:	(3.52)	(1.66)	(37.41)	(94.44)	(94.68)	(96.92)
	Diluted:	(3.52)	(1.66)	(37.41)	(94.44)	(94.68)	(96.92)

- Exceptional and/or Extraordinary items adjusted in the Statement of Profit and Loss in accordance with Ind-AS Rules / AS Rules, whichever is applicable.

Note:

- The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Annual Financial Results are available on the website of the Company (www.aionjsw.in) and Stock exchanges i.e. BSE Limited (www.bseindia.com) and National Stock Exchange of India Limited (www.nseindia.com).
- The above results were reviewed by the Audit committee and approved by the Board of Directors at their meetings held on 17th May 2019. The Statutory Auditors have carried out audit of the results for the year ended 31st March 2019.

Date: 17th May, 2019
Place: Mumbai

MONNET ISPAT AND ENERGY LIMITED
Ravichandrar Moorthy Dhakshana
Whole-Time Director

NAHAR POLY FILMS LIMITED

Regd. Office: 376, Industrial Area-A, Ludhiana - 141 003

CIN NO.: L17115PB1988PLC008820

E-MAIL: secnel@owmnaahar.com

Website: www.owmnaahar.com

Ph. 0161-2665000, Fax: 0161-2222942

Notice is hereby given pursuant to Regulation 47 read with Regulation 29 of the Securities and Exchange Board of India (Listing Obligations and Disclosure Requirements) Regulation, 2015 that the meeting of the Board of Directors of the company is scheduled to be held on Thursday, 30th day of May, 2019 at the Registered office of the company to consider and approve inter alia;

1. The Audited Financial Results for the fourth quarter and financial year ended 31st March, 2019.

2. To recommend Dividend on Equity Share Capital for the Financial Year ended 31st March, 2019.

Further, in accordance to the Regulation 46 of the Securities and Exchange Board of India (Listing Obligations and Disclosure Requirements) Regulation, 2015, the information of the aforesaid meeting is also available on the website of the Company i.e. www.owmnaahar.com and the website of the Stock Exchanges where the company's shares are listed viz. BSE Limited (www.bseindia.com) and National Stock Exchange of India Limited (www.nseindia.com).

For Nahar Poly Films Limited

Sd/-

Place: Ludhiana Nidhi Khande
Date: 18.05.2019 (Company Secretary)

COMPUCOM

Software Limited

Regd. Office : IT 14-15, EPIP, Sitapura, Jaipur - 302022, Tel: 0141-5115908,
Fax : 0141-2770335, Email : cs@compucom.co.in, Website : www.compucom.co.in,
CIN: L72200RJ1995PLC009798

EXTRACT OF STANDALONE & CONSOLIDATED FINANCIAL RESULTS FOR THE QUARTER & YEAR ENDED MARCH 31, 2019 (Rs. In Lakhs)

S. No.	Particulars	Standalone				Consolidated	
		Quarter Ended		Year ended	Year ended		
		31.03.2019	31.12.2018	31.03.2018	31.03.2019	31.03.2018	31.03.2019
		Audited	Unaudited	Audited	Audited	Audited	Audited
1.	Total Income from operations (net)	286.77	423.59	974.27	6,458.88	4,570.04	6,810.90
2.	Net Profit / (Loss) for the period (before Tax, Exceptional and/or Extraordinary items)	11.98	(310.03)	(860.36)	633.41	426.81	518.10
3.	Net Profit / (Loss) for the period before Tax (after Exceptional and/or Extraordinary items)	11.98	(310.03)	(860.36)	633.41	426.81	518.10
4.	Net Profit / (Loss) for the period after Tax (after						

'ਚ ਦਰਿੰਦਗੀ ਮਗਰੋਂ ਮੁੜ ਗੜਬੜੀ

ਈ ਨਾਬਾਲਗਾ ਨਾਲ ਕੀਤਾ ਜਬਰ ਜਨਾਹ ਪੁਲਿਸ ਵੱਲੋਂ ਮਾਮਲਾ ਦਰਜ



ਅਲਵਰ ਦੇ ਬਾਲਗਾਜੀ ਖੇਤਰ 'ਚ ਰਾਹੁਲ ਗਾਂਧੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਹੋਰਨਾਂ ਪਾਰਟੀ ਆਗੂਆਂ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕਰਦੇ ਹੋਏ।

ਕਰਵਾਇਆ ਹੈ। ਜਾਣਕਾਰੀ ਅਨੁਸਾਰ 14 ਮਈ ਦੀ ਰਾਤ ਨੂੰ ਇਕ ਵਿਆਹ ਸਮਾਰੋਹ 'ਚ ਪੀੜਤਾ ਤੇ ਤਿੰਨ ਮੁਲਜ਼ਮ ਸ਼ਾਮਲ ਹੋਣ ਪੁੱਜੇ ਸਨ। ਇਥੇ ਤਿੰਨ ਨੇ ਸਮੂਹਿਕ ਜਬਰ ਜਨਾਹ ਕੀਤਾ। ਪੀੜਤਾ ਦੇ ਹੋਲਾ ਪਾਉਣ 'ਤੇ ਉਥੇ ਮੌਜੂਦ ਪਿੰਡ ਵਾਸੀ

ਜੰਗਲ 'ਚ ਪਈ ਮਿਲੀ ਮੁਲਜ਼ਮ ਦੀ ਲਾਸ਼

ਬਹਿਰੋੜ ਦੇ ਪੁਲਿਸ ਡਿਪਟੀ ਸੁਪਰਡੈਂਟ ਰਾਮਜੀਲਾਲ ਨੇ ਦੱਸਿਆ ਕਿ ਤਿੰਨ ਨੌਜਵਾਨ ਤੇ ਪੀੜਤਾ ਇਕ ਹੀ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਏ ਸਨ। 15 ਮਈ ਨੂੰ ਦੁਪਹਿਰ ਬਾਅਦ ਭੁਪਸੇੜਾ ਪਿੰਡ ਦੇ ਜੰਗਲ 'ਚ ਇਕ ਲਾਸ਼ ਮਿਲਣ

ਦੀ ਸੂਚਨਾ ਮਗਰੋਂ ਪੁਲਿਸ ਉਥੇ ਪੁੱਜੀ। ਲਾਸ਼ ਦੀ ਪਛਾਣ ਬਘੇਰੀਖੁਰਦ ਦੇ ਰਾਹੁਲ ਵਜੋਂ ਹੋਈ। ਪਛਾਣ ਮਗਰੋਂ ਦੋਵੇਂ ਪਿਰਾ ਨੇ ਹਰਸੋਰਾ ਥਾਣੇ 'ਚ ਇਕ-ਦੂਜੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ।

ਪੀੜਤਾ ਦੇ ਬਿਆਨ ਕੀਤੇ ਦਰਜ

ਪੁਲਿਸ ਡਿਪਟੀ ਸੁਪਰਡੈਂਟ ਰਾਮਜੀਲਾਲ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾਉਣ ਮਗਰੋਂ 164 ਤਹਿਤ ਬਿਆਨ ਦਰਜ ਕਰਵਾਏ ਗਏ ਹਨ। ਉਸ ਦੇ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ ਹੈ। ਪੁਲਿਸ ਨੌਜਵਾਨ ਦੀ ਹੱਤਿਆ ਤੇ ਨਾਬਾਲਗ ਨਾਲ ਹੋਏ ਜਬਰ ਜਨਾਹ ਦੀ ਵਾਰਦਾਤ ਨੂੰ ਜੋੜ ਕੇ ਮਾਮਲੇ ਦੀ ਤਫ਼ਤੀਸ਼ ਕਰ ਦਿੱਤੀ ਹੈ।

ਪੁੱਜੇ ਤਾਂ ਮੁਲਜ਼ਮ ਫ਼ਰਾਰ ਹੋ ਗਏ। ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪਿੰਡ ਵਾਸੀਆਂ ਨੇ ਇਕ ਨੂੰ ਫੜ ਲਿਆ ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।

ਸਰਕਾਰ ਨੇ ਖ਼ਾਰਜ ਕੀਤੀ ਵਾਈਸ ਐਡਮਿਰਲ ਵਰਮਾ ਦੀ ਅਪੀਲ

ਨਵੀਂ ਦਿੱਲੀ (ਏਜੰਸੀ) : ਰੱਖਿਆ ਮੰਤਰਾਲਾ ਨੇ ਸ਼ਨਿੱਚਰਵਾਰ ਨੂੰ ਵਾਈਸ ਐਡਮਿਰਲ ਬਿਮਲ ਵਰਮਾ ਦੀ ਅਪੀਲ ਖਾਰਜ ਕਰ ਦਿੱਤੀ। ਐਡਮਿਰਲ ਵਰਮਾ ਨੇ ਸਰਕਾਰ 'ਚੋਂ ਉਨ੍ਹਾਂ ਦੀ ਅਣਦੇਖੀ ਕਰਨ ਤੇ ਉਨ੍ਹਾਂ ਤੋਂ ਪੁਲਿਸ ਅਧਿਕਾਰੀ ਨੂੰ ਨੌ ਸੈਨਾ ਮੁਖੀ ਬਣਾਉਣ ਦੇ ਫ਼ੈਸਲੇ 'ਤੇ ਸਵਾਲ ਚੁੱਕਿਆ ਸੀ। ਰੱਖਿਆ ਮੰਤਰਾਲਾ ਅੱਗੇ ਇਹ ਪਟੀਸ਼ਨ 10 ਅਪ੍ਰੈਲ ਨੂੰ ਦਾਇਰ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ 20 ਮਈ ਨੂੰ ਹਥਿਆਰਬੰਦ ਬਲ ਟ੍ਰਿਬਿਊਨਲ 'ਚ ਸੁਣਵਾਈ ਹੋਵੇਗੀ।

ਤੋਂ ਪਹਿਲਾਂ ਹੋਈਆਂ ਨਿਯੁਕਤੀਆਂ 'ਚ ਵੀ ਅਜਿਹਾ ਹੋਇਆ ਹੈ। ਰੱਖਿਆ ਮੰਤਰਾਲਾ ਨੇ ਆਪਣੇ ਹੁਕਮ 'ਚ ਕਿਹਾ, 'ਕੇਂਦਰ ਸਰਕਾਰ ਨੇ ਨੌ ਸੈਨਾ ਮੁਖੀ ਦੀ ਚੋਣ ਬੜੀ ਸਾਵਧਾਨੀ ਨਾਲ ਕੀਤੀ ਹੈ। ਸਰਕਾਰ ਨੇ ਵਾਈਸ ਐਡਮਿਰਲ ਬਿਮਲ ਵਰਮਾ ਦੀ ਮੈਰਿਟ ਨੂੰ ਵੀ ਵੇਖਿਆ ਹੈ। ਚੋਣ ਨੂੰ ਲੈ ਕੇ ਲਗਾਤਾਰ ਚੱਲਣ ਵਾਲੇ ਅਭਿਆਸ ਤੇ ਉਸ ਦੇ ਪੈਰਾਮੀਟਰ 'ਤੇ ਵੀ ਉਨ੍ਹਾਂ ਨੂੰ ਪਰਖਿਆ ਹੈ। ਇਸ ਮਗਰੋਂ ਕੀਤੇ ਗਏ ਮੁਲਾਕਾਤ 'ਚ ਵਾਈਸ ਐਡਮਿਰਲ ਵਰਮਾ ਨੂੰ ਸਭ ਤੋਂ ਸੀਨੀਅਰ ਅਧਿਕਾਰੀ ਮੰਨਿਆ ਗਿਆ, ਪਰ ਨੌ ਸੈਨਾ ਮੁਖੀ ਦੀ ਨਿਯੁਕਤੀ ਦੇ ਹੋਰ ਮਾਪਦੰਡ 'ਚ ਉਹ ਖਰੇ ਨਹੀਂ ਉਤਰੇ।' ਰਿਚਾ ਮਿਸ਼ਰਾ ਨੇ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ ਤੋਂ ਸੰਤੁਸ਼ਟ ਹੈ। ਕੋਈ ਅਸੰਤੋਖ ਨਹੀਂ ਹੈ।

ਸਰਕਾਰ ਨੇ ਵਾਈਸ ਐਡਮਿਰਲ ਕਰਮਬੀਰ ਦੀ ਨਿਯੁਕਤੀ 'ਚ ਸਾਰੇ ਪੱਖਾਂ 'ਤੇ ਵਿਚਾਰ ਕਰਨ ਮਗਰੋਂ ਹੀ ਫ਼ੈਸਲਾ ਲਿਆ ਹੈ। 31 ਮਈ ਨੂੰ ਮੌਜੂਦਾ ਨੌ ਸੈਨਾ ਮੁਖੀ ਸੁਨੀਲ ਲਾਥਾ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਮਗਰੋਂ ਵਾਈਸ ਐਡਮਿਰਲ ਕਰਮਬੀਰ ਸਿੱਖ ਅਗਲੇ ਜਲ ਸੈਨਾ ਮੁਖੀ ਹੋਣਗੇ।

ਰੋਂ ਗਵਾਹ ਨਹੀਂ ਆ ਰਹੇ ਸਾਹਮਣੇ

ਰਾ ਤਨੂਸ਼ੀ ਦੱਤਾ ਦੇ ਵਕੀਲ ਦਾਕਰ ਨਾਨਾ ਪਾਟੇਕਰ ਨੂੰ



ਹਵਾਬਾਜ਼ੀ ਖੇਤਰ ਮੰਦੀ ਦਾ ਸ਼ਿਕਾਰ

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ 'ਚ ਜੋ ਵੀ ਨਵੀਂ ਸਰਕਾਰ ਬਣੇਗੀ, ਉਸ ਅੱਗੇ ਡਰਾਮਗਾਉਂਦੇ ਹਵਾਬਾਜ਼ੀ ਖੇਤਰ ਨੂੰ ਫਿਰ ਤੋਂ ਲੀਹ 'ਤੇ ਲਿਆਉਣ ਦੀ ਚੁਣੌਤੀ ਹੋਵੇਗੀ। ਪਿਛਲੇ 10-12 ਮਹੀਨਿਆਂ ਤੋਂ ਭਾਰਤੀ ਹਵਾਬਾਜ਼ੀ ਖੇਤਰ ਬੜੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਕਈ ਏਅਰਲਾਈਨਜ਼ ਦੀ ਹਾਲਤ ਵਿਗੜਨ ਦੇ ਨਾਲ-ਨਾਲ ਜੈੱਟ ਏਅਰਵੇਜ਼ ਦਾ ਭੱਠਾ ਬੈਠ ਗਿਆ। ਹੁਣ ਤਾਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 'ਚ ਪ੍ਰੋਸਟਰਾਂ 'ਚ ਵਿਵਾਦ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਸੂਰਤ 'ਚ ਨਵੀਂ ਸਰਕਾਰ ਨੂੰ ਨੀਤੀਆਂ ਦੀ ਸਮੀਖਿਆ ਕਰ ਕੇ ਹਵਾਬਾਜ਼ੀ ਖੇਤਰ ਦੇ ਹਿਤ 'ਚ ਭੁਝ ਕਦਮ ਉਠਾਉਣੇ ਪੈਣਗੇ।

ਸਾਲ ਭਰ ਪਹਿਲਾਂ ਤਕ ਭਾਰਤ ਦਾ ਹਵਾਬਾਜ਼ੀ ਖੇਤਰ ਚੰਗੀ ਹਾਲਤ 'ਚ ਸੀ ਤੇ ਜ਼ਿਆਦਾਤਰ ਏਅਰਲਾਈਨਜ਼ ਦਾ ਮੁਨਾਫ਼ੇ 'ਚ ਸਨ ਪਰ 2019 ਆਉਂਦਿਆਂ ਆਉਂਦਿਆਂ ਅਚਾਨਕ ਅਜਿਹੇ ਹਾਲਾਤ ਪੈਦਾ ਹੋਏ ਕਿ ਇਕ ਤੋਂ ਬਾਅਦ ਇਕ ਕਈ ਏਅਰਲਾਈਨਾਂ ਮੁਸ਼ਕਲਾਂ ਦਾ ਸ਼ਿਕਾਰ ਹੋਣ ਲੱਗੀਆਂ। ਇਸ ਦੇ ਸੰਕੇਤ ਉਦੋਂ ਹੀ ਮਿਲਣ ਲੱਗੇ ਸਨ ਜਦੋਂ ਏਅਰ ਇੰਡੀਆ ਦੇ ਰਣਨੀਤਕ ਨਿਵੇਸ਼ ਦੇ ਸਰਕਾਰ ਦੇ ਫ਼ੈਸਲੇ 'ਤੇ ਠੰਢਾ ਰੁਖ਼ ਦਿਖਾਇਆ ਸੀ, ਜਿਸ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਟਾਲਣਾ ਪਿਆ ਸੀ।

ਨਾਹਰ ਪੋਲੀ ਫਿਲਮਜ਼ ਲਿਮਿਟਡ
ਰਜਿ. ਦਫ਼ਤਰ : 376, ਇੰਡਸਟਰੀਅਲ
ਏਰੀਆ ਏ, ਲੁਧਿਆਣਾ-141003
CIN NO.: L17115PB1988PLC008820
ਈ-ਮੇਲ : secnel@owmnahar.com,
ਵੈਬਸਾਈਟ : www.owmnahar.com
ਫੋਨ : 0161-2665000, ਫੈਕਸ : 0161-2222942

ਇਸ ਦੁਆਰਾ ਸਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਲਿਸਟਿੰਗ ਓਥੋਲੀਗੋਸ਼ਨਜ਼ ਐਂਡ ਡਿਸਕਲੋਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 29 ਨਾਲ ਪੜ੍ਹੇ ਜਾਂਦੇ ਰੈਗੂਲੇਸ਼ਨ 47 ਦੇ ਸਬੰਧ ਵਿਚ ਕੰਪਨੀ ਦੇ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ ਇਨ ਵੀਡੀਓ, ਮਿਤੀ 30 ਮਈ, 2019 ਨੂੰ ਕੰਪਨੀ ਦੇ ਰਜਿਸਟਰਡ ਦਫ਼ਤਰ ਵਿਖੇ ਵਿਚਾਰ ਚਰਚਾ ਅਤੇ ਪ੍ਰਵਾਨਗੀ ਦੇ ਲਈ ਹੋਈ ਨਿਯਤ ਕੀਤੀ ਗਈ ਹੈ;
1. ਮਿਤੀ 31 ਮਾਰਚ, 2019 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਅਤੇ ਵਿੱਤੀ ਸਾਲ ਵਾਸਤੇ ਆਡਿਟਿੰਗ ਵਿੱਤੀ ਨਤੀਜੇ।
2. ਮਿਤੀ 31 ਮਾਰਚ, 2019 ਨੂੰ ਖ਼ਤਮ ਹੋਏ ਵਿੱਤੀ ਸਾਲ ਵਾਸਤੇ ਇਕੁਏਟੀ ਸ਼ੇਅਰ ਕੰਪੀਟਲ 'ਤੇ ਸਿਫ਼ਾਇਜ਼ ਕੀਤੇ ਡਿਵੀਡੈਂਡ ਲਈ।
ਹੋਰ, ਸਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਲਿਸਟਿੰਗ ਓਥੋਲੀਗੋਸ਼ਨਜ਼ ਐਂਡ ਡਿਸਕਲੋਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 46 ਦੇ ਸਬੰਧ ਵਿਚ ਉਪਰੋਕਤ ਮੀਟਿੰਗ ਦੀ ਜਾਣਕਾਰੀ ਕੰਪਨੀ ਦੀ ਵੈੱਬਸਾਈਟ ਅਰਥਾਤ www.owmnahar.com ਅਤੇ ਸਟਾਕ ਐਕਸਚੇਂਜਾਂ ਦੀ ਵੈੱਬਸਾਈਟ ਸਿੱਧੇ ਕੰਪਨੀ ਦੇ ਸ਼ੇਅਰਾਂ ਦੀ ਸੂਚੀ ਪਾਈ ਗਈ ਹੈ ਅਰਥਾਤ ਐਸੀਐਸੀ ਲਿਮਿਟਡ (www.bseindia.com) ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਿਟਡ (www.nseindia.com) 'ਤੇ ਵੀ ਉਪਲੱਬਧ ਹੈ।

ਵਾਸਤੇ ਨਾਹਰ ਪੋਲੀ ਫਿਲਮਜ਼ ਲਿਮਿਟਡ
ਸਹੀ/-
ਸਥਾਨ : ਲੁਧਿਆਣਾ ਨਿਯੀ ਖੰਡੇ
ਮਿਤੀ : 18.05.2019 (ਕੰਪਨੀ ਸਕੱਤਰ)